



ਅਸੀਂ ਕੌਣ ਹਾਂ

ਫੂਡ ਫ਼ੋਰ ਲਾਈਫ਼ ਲਈ ਮੁੜ ਵੰਡਣ ਵਾਲੇ ਭੋਜਨ ਦੀ ਕਿਸਮ ਅਤੇ ਮਾਤਰਾ, ਸਾਡੇ ਵਲੋਂ 1995 ਵਿੱਚ ਕੀਤੀ ਗਈ ਸ਼ੁਰੂਆਤ ਨਾਲੋਂ ਵੱਖ ਹੋ ਸਕਦੀ ਹੈ, ਪਰ ਸਾਡੀਆਂ ਬੁਨਿਆਦੀ ਕਦਰਾਂ-ਕੀਮਤਾਂ ਅਤੇ ਧਿਆਨ ਦੇਣ ਵਿੱਚ ਵਿਲੱਖਣ ਤੌਰ 'ਤੇ ਕੋਈ ਤਬਦੀਲੀ ਨਹੀਂ ਹੋਈ। ਸਾਨੂੰ ਮਾਣ ਹੈ ਕਿ ਅਸੀਂ ਥੋੜ੍ਹੇ ਜਿਹੇ ਸਟਾਫ਼ ਨਾਲ ਵਾਲੰਟੀਅਰਾਂ ਦੀ ਹਿੰਮਤ ਅਤੇ ਜ਼ਮੀਨੀ ਤੌਰ 'ਤੇ ਜੁੜੀ ਹੋਈ ਜੱਥੇਬੰਦੀ ਚਲਾ ਰਹੇ ਹਾਂ। ਫੂਡ ਫ਼ੋਰ ਲਾਈਫ਼ ਵਿੱਚ ਪੂਰਾ ਸਮਾਂ ਕੰਮ ਕਰਨ ਵਾਲਾ ਸਿਰਫ਼ 11 ਬੰਦਿਆਂ ਦਾ ਸਟਾਫ਼ ਹੈ, ਜਦਕਿ ਅਸੀਂ ਆਪਣੇ ਮਿਸ਼ਨ ਨੂੰ ਚਲਾਉਣ ਲਈ ਭਾਈਚਾਰੇ ਤੋਂ ਲਗਭਗ 800 ਵਾਲੰਟੀਅਰਾਂ ਦੀਆਂ ਸੇਵਾਵਾਂ ਲੈਂਦੇ ਹਾਂ। ਫੂਡ ਫ਼ੋਰ ਲਾਈਫ਼ ਹਾਲਟਨ ਹਲਕੇ ਵਿਚਲੇ ਲੋਕਾਂ, ਕਾਰਪੋਰੇਸ਼ਨਾਂ ਅਤੇ ਫ਼ਾਉਂਡੇਸ਼ਨਾਂ ਤੋਂ ਮਿਲਣ ਵਾਲੀ ਸਹਾਇਤਾ ਦੇ ਬੇਮਿਸਾਲ ਨੈਟਵਰਕ ਨਾਲ ਮਿਲਕੇ ਕੰਮ ਕਰਨ ਦੇ ਜਜ਼ਬੇ ਨਾਲ ਕੋਸ਼ਿਸ਼ ਕਰਦਾ ਹੈ – ਸਾਨੂੰ ਸਾਡੀ ਮਿਲਵਰਤਨ ਕਰਕੇ ਜਾਣਿਆ ਜਾਂਦਾ ਹੈ। ਆਪਣੇ ਭਰੋਸੇਮੰਦ ਗਠਜੋੜ ਨਾਲ ਫੂਡ ਫ਼ੋਰ ਲਾਈਫ਼ ਦਾਨ ਕੀਤੇ ਗਏ ਹਰ \$1 ਨੂੰ 4 ਭੋਜਨਾਂ ਦੇ ਬਰਾਬਰ ਬਦਲ ਸਕਦਾ ਹੈ।

ਬਚਾਉਣਾ

1995 ਵਿੱਚ ਇਸਦੀ ਸ਼ੁਰੂਆਤ ਹੋਣ ਤੋਂ ਲੈਕੇ ਫੂਡ ਫ਼ੋਰ ਲਾਈਫ਼ ਨੇ ਰਿਟੇਲ ਅਤੇ ਹੋਲਸੇਲ ਭੋਜਨ ਦੇ ਸਪਲਾਇਰਾਂ, ਦੇਹਾਂ ਅਤੇ ਕਰਿਆਨੇ ਦੇ ਸਟੋਰਾਂ ਤੋਂ ਵਾਧੂ ਪਿਆ ਖ਼ਰਾਬ ਹੋਣ ਵਾਲਾ ਭੋਜਨ (ਫਲ ਅਤੇ ਸਬਜ਼ੀਆਂ, ਡੇਅਰੀ, ਮੀਟ ਅਤੇ ਤਿਆਰ ਭੋਜਨ) ਇਕੱਠਾ ਕਰਕੇ 26 ਮਿਲੀਅਨ ਪੌਂਡ ਤੋਂ ਵੱਧ ਦੇ ਮੁੱਲ ਦਾ ਭੋਜਨ ਬਚਾਇਆ ਹੈ। ਹਾਲਟਨ ਅਤੇ ਹੈਮਿਲਟਨ ਵਿੱਚ ਅਸੀਂ ਭੋਜਨ ਬਚਾਉਣ ਵਾਲੀ ਸਭ ਤੋਂ ਵੱਡੀ ਜੱਥੇਬੰਦੀ ਹਾਂ।

ਵੰਡਣਾ

ਫੂਡ ਫ਼ੋਰ ਲਾਈਫ਼ ਦੀ ਕੈਨੇਡੀਅਨ ਭੋਜਨ ਰਾਹਤ ਚੈਰਿਟੀਆਂ ਵਿੱਚ ਆਪਣੀ ਵਿਲੱਖਣ ਥਾਂ ਹੈ, ਕਿਉਂਕਿ ਅਸੀਂ ਪੂਰਾ ਧਿਆਨ ਤਾਜ਼ਾ, ਪੇਸ਼ਕ ਭੋਜਨ ਫਿਰ ਵੰਡਣ 'ਤੇ ਲਾਉਂਦੇ ਹਾਂ। ਸਾਡੇ ਕਲਾਇੰਟ ਸਾਨੂੰ ਦੱਸਦੇ ਹਨ ਕਿ ਉਹ ਅਕਸਰ ਤਾਜ਼ਾ ਭੋਜਨ ਨਹੀਂ ਲੈ ਸਕਦੇ ਅਤੇ ਕਿ ਇਸ ਸਿਹਤਮੰਦ ਭੋਜਨ ਤੱਕ ਪਹੁੰਚ ਹੋਣ ਨਾਲ ਉਹ ਜ਼ਿੰਦਗੀ ਦੀਆਂ ਹੋਰ ਜ਼ਰੂਰਤਾਂ ਹਾਸਿਲ ਕਰਨ 'ਤੇ ਧਿਆਨ ਦਿੰਦੇ ਹਨ, ਕਿਉਂਕਿ ਹੁਣ ਉਹ ਸਾਡੀਆਂ ਸੇਵਾਵਾਂ 'ਤੇ ਨਿਰਭਰ ਨਹੀਂ ਹਨ, ਬਾਰੇ ਕੰਮ ਕਰਦੇ ਹਨ।

ਚੱਲਦਾ ਰਹਿਣ ਵਾਲਾ

ਪਿਛਲੇ ਸਾਲ 4 ਮਿਲੀਅਨ ਪੌਂਡ ਤੋਂ ਵੱਧ ਮੁੱਲ ਦਾ ਚੰਗਾ ਭੋਜਨ ਫਿਰ ਤੋਂ ਵੰਡਿਆ ਗਿਆ ਸੀ। ਫੂਡ ਫ਼ੋਰ ਲਾਈਫ਼ ਨੇ 5.7 ਮਿਲੀਅਨ ਕਿਲੋਗ੍ਰਾਮ ਦੇ ਬਰਾਬਰ ਗ੍ਰੀਨਹਾਊਸ ਗੈਸਾਂ ਘਟਾਉਣ ਵਿੱਚ ਮਦਦ ਕੀਤੀ ਸੀ।



ਸਾਡਾ ਮਿਸ਼ਨ

ਭੋਜਨ ਬਚਾਉਣਾ। ਅਸਰਦਾਰ ਜ਼ਿੰਦਗੀਆਂ

ਸਾਡਾ ਨਜ਼ਰੀਆ

ਹਰ ਕਿਸੇ ਦੀ ਸਿਹਤਮੰਦ ਭੋਜਨ ਤੱਕ ਪਹੁੰਚ ਹੋਵੇ।

Food for Life is the largest food rescue organization in Halton and Hamilton.

ਫੂਡ ਫੋਰ ਲਾਈਫ ਹਾਲਟਨ ਅਤੇ ਹੈਮਿਲਟਨ ਵਿੱਚ ਭੋਜਨ ਬਚਾਉਣ ਵਾਲੀ ਸਭ ਤੋਂ ਵੱਡੀ ਜੱਥੇਬੰਦੀ ਹੈ।







